

Roll No. 

--	--	--	--	--	--	--

**Series RKM**

**Code No. 40/1**

- Please check that this question paper contains 7 printed pages.
- Code number given on the right hand side of the question paper should be written on the title page of the answer-book by the candidate.
- Please check that this question paper contains 25 questions.
- Please write down the serial number of the question before attempting it.

## **MATHEMATICS**

**(Punjabi Version)**

### **ਗਣਿਤ**

(ਪੰਜਾਬੀ ਉਲਥਾ)

*Time allowed : 3 hours*

*Maximum Marks : 80*

*ਸਮਾਂ ਸੰਖੀ : 3 ਅੰਤੇ*

*ਪੁਰਣ ਅੰਕ : 80*

**ਵਿਆਪਕ ਨਿਰਦੇਸ਼ :**

- ਸਾਰੇ ਪ੍ਰਸ਼ਨ ਜ਼ਰੂਰੀ ਹਨ।
- ਇਸ ਪ੍ਰਸ਼ਨ ਪੱਤ੍ਰ ਵਿਚ 25 ਪ੍ਰਸ਼ਨ ਹਨ ਜੇਹੜੇ ਤਿੰਨ ਖੰਡਾਂ — ਕ, ਖ ਅਤੇ ਗ ਵਿਚ ਢੰਡੇ ਗਏ ਹਨ। ਖੰਡ ਕ ਵਿਚ 2 ਅੰਕ ਵਾਲੇ 7 ਪ੍ਰਸ਼ਨ, ਖੰਡ ਖ ਵਿਚ 3 ਅੰਕ ਵਾਲੇ 12 ਪ੍ਰਸ਼ਨ ਅਤੇ ਖੰਡ ਗ ਵਿਚ 5 ਅੰਕ ਵਾਲੇ 6 ਪ੍ਰਸ਼ਨ ਹਨ।
- ਪ੍ਰਸ਼ਨ ਪੱਤ੍ਰ ਵਿਚ ਕੋਈ ਪੂਰਣ ਵਿਆਪਕ ਵਿਕਲਪ ਨਹੀਂ ਹੈ। ਫਿਰ ਵੀ ਦੋ-ਦੋ ਅੰਕਾਂ ਵਾਲੇ ਦੋ ਪ੍ਰਸ਼ਨਾਂ ਵਿਚ, ਤਿੰਨ-ਤਿੰਨ ਅੰਕਾਂ ਵਾਲੇ ਦੋ ਪ੍ਰਸ਼ਨਾਂ ਵਿਚ ਅਤੇ ਪੰਜ-ਪੰਜ ਅੰਕਾਂ ਵਾਲੇ ਦੋ ਪ੍ਰਸ਼ਨਾਂ ਵਿਚ ਅੰਦਰੂਨੀ ਵਿਕਲਪ ਦਿੱਤੇ ਗਏ ਹਨ।
- ਰਚਨਾ ਵਾਲੇ ਪ੍ਰਸ਼ਨ ਵਿਚ ਰੇਖਾ ਚਿਤਰ ਸਾਡ ਅਤੇ ਦਿੱਤੇ ਹੋਵੇ ਮਾਪ ਅਨੁਸਾਰ ਹੋਣ।
- ਕੈਲੂਲੇਟਰ ਆਦਿ ਦੀ ਵਰਤੋਂ ਦੀ ਮਨਾਹੀ ਹੈ। ਲੋੜ ਪੈਣ ਤੇ ਗਲੱਤਿਕ ਸਾਰਣੀਆਂ (Tables) ਦੀ ਮੰਗ ਕਰ ਸਕਦੇ ਹੋ।

## ਖੰਡ ਕ

ਪ੍ਰਸ਼ਨ ਸੰਖਿਆ 1 ਤੋਂ 7 ਤਕ ਦਾ ਹਰ ਇਕ ਪ੍ਰਸ਼ਨ ਦੇ 2 ਅੰਕ ਹਨ।

1.  $x^3 + x^2 + x + 1$  ਅਤੇ  $x^4 - 1$  ਦਾ ਲਾਗੂਤੱਮ ਸਮਾਪਵਰਤਣ (L.C.M.) ਮਲੁਮ ਕਰੋ।

2.  $x$  ਅਤੇ  $y$  ਲਈ ਹਲ ਕਰੋ :

$$8x - 9y = 6xy$$

$$10x + 6y = 19xy$$

ਜਾਂ


$x$  ਅਤੇ  $y$  ਲਈ ਹਲ ਕਰੋ :

$$4x + \frac{y}{3} = \frac{8}{3}$$

$$\frac{x}{2} + \frac{3y}{4} = -\frac{5}{2}$$

3. ਇਕ ਅੰਕਗਲਿਤਿਕ ਲੱਡੀ (A.P.) ਦੇ ਪਹਿਲੇ  $n$  ਅੰਕਾਂ ਦਾ ਜੋੜ  $n^2 + 2n$  ਹੈ। ਇਸਦਾ 18ਵਾਂ ਪਦ ਮਲੁਮ ਕਰੋ।

4. ਆਕ੍ਰਿਤੀ 1 ਵਿਚ ਦੋ ਵਰਿਤ ਆਪੇ ਵਿਚ ਇਕ ਦੂਸਰੇ ਨੂੰ ਬਿੰਦੂ C ਤੇ ਬਾਹਰ ਸਪਰਸ ਕਰਦੇ ਹਨ। ਸਿਧ ਕਰੋ ਕਿ C ਤੇ ਬਣੀ ਸਾਝੀ (common) ਸਪਰਸ ਰੇਖਾ (tangent) ਦੂਸਰੀਆਂ ਦੇ ਸਾਝੀਆਂ (common) ਸਪਰਸ ਰੇਖਾਵਾਂ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਦੀ ਹੈ।



ਅਗ਼ਨਿਤੀ 1

ਜਾਂ

ਇਕ ਤ੍ਰਿਭੁਜ ABC ਦੀ ਭੁਜਾ BC ਤੇ ਕੋਈ ਬਿੰਦੂ D ਇਸ ਪ੍ਰਕਾਰ ਅੰਕਿਤ ਹੈ ਕਿ  $\angle ADC = \angle BAC$ . ਸਿਧ ਕਰੋ ਕਿ  $CA^2 = BC \cdot CD$ .

5. ਹੇਠ ਦਿੱਤੀ ਬਾਰੰਬਾਰਤਾ ਵੰਡ ਦਾ ਮਧਮਾਨ (mean) ਮਲੂਮ ਕਰੋ :

ਵਰਗ (class)	ਬਾਰੰਬਾਰਤਾ (frequency)
0 – 10	8
10 – 20	12
20 – 30	10
30 – 40	11
40 – 50	9

6. ਇਕ ਛੱਤ ਪੱਖੇ ਦਾ ਮੁੱਲ ਇਸ ਪ੍ਰਕਾਰ ਅੰਕਿਤ ਹੈ, 970 ਰੁਪੈ ਨਕਦ ਜਾਂ 210 ਰੁਪੈ ਨਕਦ ਅਤੇ 260 ਰੁਪੈ ਦੀਆਂ ਤਿੰਨ ਬਰਾਬਰ ਮਾਸਿਕ ਕਿਸਤਾਂ। ਕਿਸਤ ਯੋਜਨਾ ਵਿਚ ਜੋੜੀ ਗਈ ਵਿਆਜ ਦੀ ਦਰ ਮਲੂਮ ਕਰੋ।

7. ਇਕ ਡੱਬੇ ਵਿਚ 5 ਲਾਲ ਗੋੰਦਾ, 4 ਹਰੀਆਂ ਅਤੇ 7 ਸੁਫੈਦ ਗੋੰਦਾ ਹਨ। ਡੱਬੇ ਵਿੱਚੋਂ ਇਕ ਗੋੰਦ ਅਟਕਲ ਪੱਤ੍ਰ (ਬਿਨਾ ਵਿਚਾਰੇ) ਕੱਢੀ ਗਈ। ਸੰਭਾਵਨਾ (probability) ਮਲੂਮ ਕਰੋ ਕਿ ਨਿਕਾਲੀ ਗਈ ਗੋੰਦ
- (i) ਸੁਫੈਦ ਹੈ।
  - (ii) ਨਾ ਲਾਲ ਅਤੇ ਨਾ ਹੀ ਸੁਫੈਦ ਹੈ।

### ਖੰਡ ਖ

ਪ੍ਰਸ਼ਨ ਸੰਖਿਅਤ 8 ਤੋਂ 19 ਤਕ ਦਾ ਹਰ ਇਕ ਪ੍ਰਸ਼ਨ ਦੇ 3 ਅੰਕ ਹਨ।

8. ਹੇਠ ਲਿਖੇ ਸਮੀਕਰਣ ਪ੍ਰਣਾਲੀ ਨੂੰ ਆਲੋਖ-ਵਿਧੀ (Graph) ਰਾਹੀਂ ਹੱਲ ਕਰੋ :

$$2x + 3y = 12$$

$$2y - 1 = x$$

9. ਸਰਲ ਕਰੋ :


$$\left[ 1 - \frac{4ax}{(a+x)^2} \right] \times \frac{(x+a)^2}{x^2 - a^2}$$

10. ਇਕ ਅੰਕਗਲਿਤਿਕ ਲੜੀ (A.P.) ਦਾ ਪਹਿਲਾ ਪਦ, ਸਾਂਝਾ ਅੰਤਰ (common difference) ਅਤੇ ਅੰਤਿਮ ਪਦ ਕਰਮਵਾਰ 12, 6, ਅਤੇ 252 ਹਨ। ਇਸ A.P. ਦੇ ਸਾਰੇ ਪਦਾਂ ਦਾ ਜੋੜ ਮਲੂਮ ਕਰੋ।

11. ਸਿੱਧ ਕਰੋ ਕਿ ਕਿਸੀ ਸਮਾਰੋਹ ਦੇ ਕੋਈ ਚਾਰ ਸ਼ੀਰਸ਼ ਬਿੰਦੂ ਇਕ ਚਕੋਣੀ (cyclic) ਹਨ।

ਜਾਂ

ਕੇਂਦਰ O ਵਾਲੇ ਵਰਿਤ ਦੀ BC ਇਕ ਜੀਵਾ (ਵਰਿਤ) ਹੈ। ਚਾਪ BAC ਵਿਚ ਇਕ ਥਿੰਡੂ A ਹੈ ਜਿਹਾ ਕਿ ਆਨ੍ਹਿਤੀ 2 ਵਿਚ ਵਿਖਾਇਆ ਗਿਆ ਹੈ। ਸਿੱਧ ਕਰੋ ਕਿ  $\angle BAC + \angle OBC = 90^\circ$ .



ਆਨ੍ਹਿਤੀ 2

12. 4.5 ਸੇਮੀ ਅਰਧ ਵਿਆਸ ਦਾ ਇਕ ਚੱਕਰ ਬਣਾਓ। ਇਸ ਚੱਕਰ ਦੇ ਥਿੰਡੂ A ਤੋਂ, ਕੇਂਦਰ ਦਾ ਪ੍ਰਯੋਗ ਕੀਤੇ ਬਿਨਾ, ਚੱਕਰ ਤੇ ਇਕ ਸਪਰਸ ਰੇਖਾ ਖਿੱਚੋ।

13. ਇਕ ਖਿੰਡੇਲਾ ਇਕ ਅਰਧ-ਗੋਲੇ ਉਪਰ ਉਸੇ ਅਰਧ ਵਿਆਸ ਵਾਲੇ ਚਿਪਕੇ ਹੋਏ ਸੰਭੂ (cone) ਦੇ ਆਕਾਰ ਦਾ ਹੈ। ਜੇਕਰ ਸੰਭੂ ਦੇ ਆਧਾਰ ਦਾ ਵਿਆਸ 7 ਸੇਮੀ ਹੈ ਅਤੇ ਖਿੰਡੇਲੇ ਦੀ ਤੁਲ ਉਚਾਈ 14.5 ਸੇਮੀ ਹੈ, ਤਾਂ ਖਿੰਡੇਲੇ ਦਾ ਘਨਫਲ (ਆਇਤਨ) ਮਲੂਮ ਕਰੋ। ( $\pi = \frac{22}{7}$  ਦਾ ਪ੍ਰਯੋਗ ਕਰੋ)

14. ਕਿਸੀ ਪਰਿਵਾਰ ਦਾ ਵੱਖੋ ਵੱਖ ਮਦਾਂ ਤੇ (ਸੈਕੜੇ ਰੁਪਇਆਂ ਵਿਚ) ਖਰਚ ਹੇਠ ਲਿਖੇ ਪ੍ਰਕਾਰ ਹੈ :

ਮਦ	ਸਿੱਖਿਆ	ਬੇੜਾਂ	ਮਨੋਰੰਜਨ	ਬਾਗਬਾਨੀ	ਸਜਾਵਟ
ਖਰਚ	20	10	15	10	17

ਉਪਰ ਦਿੱਤੇ ਆਂਕੜੇ ਇਕ ਗੋਲ ਨਕਸੇ (pie diagram) ਰਾਹੀਂ ਦਰਸਾਓ।

15. 52 ਪੱਤਿਆਂ ਵਾਲੀ ਗੱਠੀ ਚੰਗੀ ਤਰ੍ਹਾਂ ਫੌਂਟੀ ਹੋਈ ਤਾਸ ਦੀ ਇਕ ਗੱਡੀ ਵਿਚੋਂ ਹੁਕਮ ਦੇ ਤਿੰਨੇ ਚਿਤਰ ਵਾਲੇ ਪੱਤੇ (face cards) ਕੱਢ ਦਿੱਤੇ ਗਏ। ਬਾਕੀ ਪੱਤਿਆਂ ਵਿਚੋਂ ਬਿਨਾ ਵਿਚਾਰੇ (ਅਟਕਲਪੱਤ੍ਰ) ਇਕ ਪੱਤਾ ਖਿੱਚਿਆ ਗਿਆ। ਸੰਭਾਭਨਾ (probability) ਮਲੂਮ ਕਰੋ ਕਿ ਖਿੱਚਿਆ ਗਿਆ ਪੱਤਾ (ਦੇ) ਇਕ ਕਾਲਾ ਚਿੱਤਰ ਵਾਲਾ ਪੱਤਾ ਹੈ, (ਅ) ਇਕ ਬੇਗਮ ਹੈ, (ਦ) ਇਕ ਕਾਲਾ ਪੱਤਾ ਹੈ।

16. ਸਿੱਧ ਕਰੋ ਕਿ

$$\frac{\tan A + \sec A - 1}{\tan A - \sec A + 1} = \frac{1 + \sin A}{\cos A}$$

ਜਾਂ

ਤ੍ਰਿਕੋਣਮਿਤੀ ਦੀਆਂ ਸਾਰਣੀਆਂ (Tables) ਦਾ ਪ੍ਰਯੋਗ ਕੀਤੇ ਬਿਨਾ ਹੇਠ ਲਿਖੇ ਦਾ ਮਾਨ ਮਲੂਮ ਕਰੋ :

$$\tan 7^\circ \cdot \tan 23^\circ \cdot \tan 60^\circ \cdot \tan 67^\circ \cdot \tan 83^\circ + \frac{\cot 54^\circ}{\tan 36^\circ} + \sin 20^\circ \cdot \sec 70^\circ = 2$$

17. ਇਕ ਸਮਾਂਤਰ ਚਤੁਰਭੁਜ ਦੇ ਤਿੰਨ ਕਰਮਾਗਤ ਸ਼ੀਰਸ਼ ਬਿੰਦੂ  $(-2, -1)$ ;  $(1, 0)$  ਅਤੇ  $(4, 3)$  ਹਨ। ਚੌਥੇ ਬਿੰਦੂ ਦੇ ਨਿਰਦੇਸ਼-ਅੰਕ ਮਲ੍ਲਮ ਕਰੋ।

18. ਜੇਕਰ ਬਿੰਦੂ  $C(-1, 2)$  ਇਕ ਰੇਖਾਖੰਡ  $AB$  ਨੂੰ  $3 : 4$  ਦੇ ਅਨੁਪਾਤ ਵਿਚ ਵੰਡਦਾ ਹੈ ਅਤੇ  $A$  ਦੇ ਨਿਰਦੇਸ਼-ਅੰਕ  $(2, 5)$  ਹਨ ਤਾਂ  $B$  ਦੇ ਨਿਰਦੇਸ਼-ਅੰਕ ਮਲ੍ਲਮ ਕਰੋ।

19. 2550 ਰੁਪਏ ਦਾ ਕਰਜ਼ਾ, ਦੋ ਬਰਾਬਰ ਛਿਮਾਹੀ ਕਿਸਤਾਂ ਵਿਚ ਵਾਪਿਸ ਕੀਤਾ ਜਾਣਾ ਹੈ। ਹਰ ਇਕ ਕਿਸਤ ਦੀ ਰਾਸ਼ੀ ਮਲ੍ਲਮ ਕਰੋ ਜੇਕਰ ਵਿਆਜ ਅਰਧ ਵਾਰਸਿਕ (ਪ੍ਰਤੀ ਛਿਮਾਹੀ) ਜੋੜਿਆ ਜਾਂਦਾ ਹੋਵੇ ਅਤੇ ਵਿਆਜ ਦੀ ਦਰ 8% ਸਾਲਾਨਾ ਹੈ।

### ਖੰਡ ਗ

ਪ੍ਰਸ਼ਨ ਸੰਖਿਆ 20 ਤੋਂ 25 ਤਕ ਦਾ ਹਰ ਇਕ ਪ੍ਰਸ਼ਨ 5 ਅੰਕਾਂ ਦਾ ਹੈ।

20. ਸਿੱਧ ਕਰੋ ਕਿ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦੀ ਅਨੁਪਾਤ, ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦੀ ਹੈ।


ਹੇਠ ਲਈ ਉਪਰ ਦਾ ਪ੍ਰਯੋਗ ਕਰੋ :

ਸਿੱਧ ਕਰੋ ਕਿ ਜੇਕਰ ਦੋ ਸਮਰੂਪ ਤ੍ਰਿਭੁਜਾਂ ਦਾ ਖੇਤਰਫਲ ਬਰਾਬਰ ਹੋਵੇ ਤਾਂ ਦੋਨੋਂ ਤ੍ਰਿਭੁਜ ਸਰਵਾਂਗਸਮ ਹੋਣਗੇ।

21. ਜੇਕਰ ਇਕ ਰੇਖਾ ਇਕ ਚੱਕਰ ਨੂੰ ਸਪਰਸ਼ ਕਰਦੀ ਹੈ ਅਤੇ ਸਪਰਸ਼ ਬਿੰਦੂ ਤੋਂ ਇਕ ਜੀਵਾ (ਵਤਰ) ਖਿੱਚੀ ਜਾਂਦੀ ਹੈ ਤਾਂ ਸਿੱਧ ਕਰੋ ਕਿ ਇਸ ਜੀਵਾ (ਵਤਰ ਰੇਖਾ) ਰਾਹੀਂ ਸਪਰਸ਼ ਰੇਖਾ ਨਾਲ ਬਣਾਏ ਗਏ ਕੋਣ ਸੰਗਤ ਏਕਾਤਰ ਖੰਡਾਂ ਦੇ ਕੋਣਾਂ ਦੇ ਕਰਮਵਾਰ ਬਰਾਬਰ ਹੁੰਦੇ ਹਨ।

ਹੇਠ ਲਈ ਉਪਰ ਦਾ ਪ੍ਰਯੋਗ ਕਰੋ :

ਆਕ੍ਰਿਤੀ 3 ਵਿਚ  $ABCD$  ਇਕ ਚੱਕਰੀ ਚਤੁਰਭੁਜ ਹੈ ਅਤੇ  $PQ$  ਚੱਕਰ ਦੇ ਬਿੰਦੂ  $C$  ਤੇ ਸਪਰਸ਼ ਰੇਖਾ ਹੈ। ਜੇਕਰ  $BD$  ਚੱਕਰ ਦਾ ਵਿਆਸ ਹੈ ਅਤੇ  $\angle DCQ = 40^\circ$  ਅਤੇ  $\angle ABD = 60^\circ$  ਹੈ ਤਾਂ (i)  $\angle ADB$  (ii)  $\angle BCP$  ਮਲ੍ਲਮ ਕਰੋ।



ਆਕ੍ਰਿਤੀ 3

22. ਇਕ ਭਿੰਨ ਦਾ ਅੰਸ਼ ਉਸ ਦੇ ਹਰ ਤੋਂ ਇਕ ਘਟ ਹੈ। ਜੇਕਰ ਅੰਸ਼ ਅਤੇ ਹਰ ਦੋਹਾਂ ਵਿਚ 3 ਜੋੜਿਆ ਜਾਵੇ ਤਾਂ ਨਵੀਂ ਭਿੰਨ ਪਹਿਲੀ ਭਿੰਨ ਤੋਂ  $\frac{3}{28}$  ਵਧ ਜਾਂਦੀ ਹੈ। ਭਿੰਨ ਮਲ੍ਹਮ ਕਰੋ।

ਜਾਂ

ਦੇ ਪਰਕਿਰਤਕ ਸੰਖਿਆਵਾਂ ਦੇ ਵਰਗਾਂ ਦਾ ਅੰਤਰ 45 ਹੈ। ਛੋਟੀ ਸੰਖਿਆ ਦਾ ਵਰਗ ਵੱਡੀ ਸੰਖਿਆ ਦਾ ਚਾਰ ਗੁਣਾ ਹੈ। ਸੰਖਿਆਵਾਂ ਮਲ੍ਹਮ ਕਰੋ।

23. ਇਕ ਅਰਧਗੋਲਾਕਾਰ ਬਰਤਨ ਜਿਸਦਾ ਭੀਤਰੀ ਵਿਆਸ 36 ਸੇਮੀ ਹੈ, ਕਿਸੀ ਤਰਲ ਪਦਾਰਥ ਨਾਲ ਭਰਿਆ ਹੋਇਆ ਹੈ। ਇਸ ਤਰਲ ਪਦਾਰਥ ਨੂੰ ਇਕੋ ਜਗੀਆਂ ਬੇਲਨਾਕਾਰ ਬੋਤਲਾਂ ਵਿਚ ਭਰਿਆ ਜਾਣਾ ਹੈ। ਜੇਕਰ ਹਰ ਇਕ ਬੋਤਲ ਦਾ ਅਰਧ ਵਿਆਸ 3 ਸੇਮੀ ਅਤੇ ਉਚਾਈ 6 ਸੇਮੀ ਹੋਵੇ ਤਾਂ ਦਸੇ ਕਿ ਪੂਰੇ ਅਰਧ ਗੋਲਾਕਾਰ ਬਰਤਨ ਨੂੰ ਖਾਲੀ ਕਰਨ ਲਈ ਅਜੇਹੀਆਂ ਬੋਤਲਾਂ ਚਾਹੀਦੀਆਂ ਹਨ।

ਜਾਂ

ਇਕ ਗੋਲਾਕਾਰ ਪਾਈਪ ਜਿਸਦਾ ਭੀਤਰੀ ਅਰਧਵਿਆਸ 1 ਸੇਮੀ ਹੈ, ਵਿਚੋਂ ਪਾਣੀ 80 ਸੇਮੀ/ਸੇਕੰਡ ਦੀ ਰਫਤਾਰ ਨਾਲ ਵਗ ਦੇ ਇਕ ਖਾਲੀ ਬੇਲਨਾਕਾਰ ਟੈਂਕ ਵਿਚ ਡਿਗ ਰਿਹਾ ਹੈ। ਜੇਕਰ ਟੈਂਕ ਦਾ ਅਰਧ ਵਿਆਸ 40 ਸੇਮੀ ਹੈ ਤਾਂ ਦਸੇ ਕਿ ਅੱਧੇ ਘੰਟੇ ਬਾਦ ਟੈਂਕ ਵਿਚ ਪਾਣੀ ਦੀ ਉਚਾਈ ਕਿਤਨੀ ਹੋਵੇਗੀ ?

24. 5 ਮੀਟਰ ਉੱਚਾ ਇਕ ਖੰਭਾ ਇਕ ਮਿਨਾਰ ਦੀ ਚੋਟੀ ਤੇ ਗਡਿਆ ਹੋਇਆ ਹੈ। ਪ੍ਰਿਥਵੀ ਦੀ ਸਤਹਿ ਤੇ ਪਦੇ ਇਕ ਥਿੰਡੂ A ਤੋਂ ਖੰਭੇ ਦੇ ਸੀਰੇਸ਼ (top) ਥਿੰਡੂ ਦਾ ਉਚਾਣ ਕੋਣ (angle of elevation)  $60^\circ$  ਹੈ। ਮਿਨਾਰ ਦੇ ਉਪਰਲੇ ਸਿਰੇ ਤੋਂ ਥਿੰਡੂ A ਦਾ ਨੀਵਾਣ ਕੋਣ (angle of depression)  $45^\circ$  ਹੈ। ਮਿਨਾਰ ਦੀ ਉਚਾਈ ਮਲ੍ਹਮ ਕਰੋ। ( $\sqrt{3} = 1.732$  ਲਓ)

25. ਹੁਕਮ ਸਿੰਘ ਦੀ ਮਾਸਿਕ ਆਮਦਨ (ਮਕਾਨ ਕਿਰਾਇਆ ਭੱਤਾ ਛੋੜ ਕੇ) 42,000 ਰੁਪਏ ਹੈ। ਉਹ 30,000 ਰੁਪਏ ਪ੍ਰਧਾਨਮੰਤ੍ਰੀ ਸਹਾਇਤਾ ਕੋਸ਼ (100% ਛੋਟ) ਵਿਚ ਦਾਨ ਦੇਂਦਾ ਹੈ। ਉਹ 6,500 ਰੁਪਏ ਹਰ ਮਹੀਨੇ ਪਰੋਵਿਡੇਂਟ ਫੰਡ (ਭਵਿਖ ਨਿੱਧੀ) ਵਿੱਚ, 5,000 ਤਿਮਾਹੀ ਜੀਵਨ ਬੀਮਾ ਕਿਸ਼ਤ ਦੇਂਦਾ ਹੈ। ਉਹ ਸਾਲ ਵਿਚ 10,000 ਰੁਪਏ ਦੇ ਰਾਸ਼ਟ੍ਰੀ ਬਚਤ ਪਤਰ ਵੀ ਖਰੀਦਦਾ ਹੈ ਅਤੇ 5,100 ਰੁਪਏ ਪ੍ਰਤਿ ਮਾਹ 11 ਮਹੀਨੇ ਲਈ ਆਮਦਨ ਕਰ (tax) ਦੇਂਦਾ ਹੈ। ਦੱਸੋ ਕਿ ਉਸਨੂੰ ਸਾਲ ਦੇ ਬਾਰ੍ਹ ਮਹੀਨੇ ਕਿਤਨਾ ਆਮਦਨ ਕਰ ਦੇਣਾ ਪਵੇਗਾ ?

ਆਜ ਕਰ ਗਲਨਾ ਲਈ ਹੇਠ ਲਿਖੇ ਦਾ ਪ੍ਰਯੋਗ ਕਰੋ :

(ੳ) ਬਚਤ

ਵਧ ਤੋਂ ਵਧ 1,00,000 ਰੁਪਏ ਦੀ ਬਚਤ ਤੇ 100% ਛੋਟ

(ਆ) ਆਮਦਨ ਕਰ ਦੀ ਦਰ

<u>ਸਲੈਕਟ</u>	<u>ਆਮਦਨ ਕਰ</u>
(i) 1,00,000 ਰੁਪਏ ਤਕ	ਕੋਈ ਆਮਦਨ ਕਰ ਨਹੀਂ
(ii) 1,00,001 ਰੁਪਏ ਤੋਂ 1,50,000 ਰੁਪਏ ਤਕ	1,00,000 ਰੁਪਏ ਤੋਂ ਵਧ ਕਰ ਯੋਗ ਆਮਦਨ ਦਾ 10%
(iii) 1,50,001 ਰੁਪਏ ਤੋਂ 2,50,000 ਰੁਪਏ ਤਕ	5,000 ਰੁਪਏ + 1,50,000 ਰੁਪਏ ਤੋਂ ਉਪਰਲੀ ਕਰ ਯੋਗ ਆਮਦਨ ਦਾ 20%
(iv) 2,50,001 ਰੁਪਏ ਅਤੇ ਵਧੀਕ	25,000 ਰੁਪਏ + 2,50,000 ਰੁਪਏ ਤੋਂ ਵਧੀਕ ਕਰ ਯੋਗ ਆਮਦਨ ਦਾ 30%
(ਦ) ਸਿਖਿਆ ਅਧਿਭਾਰ (Education Cess)	ਆਮਦਨ ਕਰ ਦਾ 2%